

Ministry of Education

Minister

315 Front Street West
Toronto ON M7A 0B8

Ministère de l'Éducation

Ministre

315, rue Front Ouest
Toronto ON M7A 0B8



ਮੰਤਰੀ ਵੱਲੋਂ ਮਾਪਿਆਂ ਦੇ ਲਈ ਪੱਤਰ: COVID-19 ਬਾਲ ਲਾਭ ਪ੍ਰੋਗਰਾਮ

26 ਅਪ੍ਰੈਲ, 2021

ਓਂਟਾਰੀਓ ਸ਼ਹਿਰ ਵਿੱਚ ਰਹਿਣ ਵਾਲੇ ਸਤਿਕਾਰਯੋਗ ਮਾਪੇ,

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਓਂਟਾਰੀਓ ਦੇ ਨਿਵਾਸੀਆਂ ਨੇ ਇਸ ਮਹਾਂਮਾਰੀ ਦੌਰਾਨ ਕਾਫੀ ਵਿਸ਼ਵਾਸ ਅਤੇ ਦ੍ਰਿੜਤਾ ਦਿਖਾਈ ਹੈ। ਇਹ ਅਚਾਨਕ ਚੁਣੌਤੀਆਂ ਅਤੇ ਵਿੱਤੀ ਤਣਾਵਾਂ ਨਾਲ ਭਰਿਆ ਇੱਕ ਮੁਸ਼ਕਲ ਸਮਾਂ ਰਿਹਾ ਹੈ। ਇਸੇ ਕਰਕੇ, ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ, ਸਾਡੀ ਸਰਕਾਰ ਨੇ ਓਂਟਾਰੀਓ ਪਰਿਵਾਰਾਂ ਨੂੰ ਸਿੱਧੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਕਦਮ ਉੱਠਾਏ ਗਏ ਹਨ।

ਮੈਨੂੰ ਤੁਹਾਨੂੰ ਯਾਦ ਦਿਵਾਉਣ ਵਿੱਚ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਹੁਣ ਓਂਟਾਰੀਓ COVID-19 ਚਾਇਲਡ ਬੈਨੀਫਿਟ ਦੁਆਰਾ ਮਾਪਿਆਂ ਨੂੰ ਭੁਗਤਾਨ ਦੇ ਅਗਲੇ ਗੇੜ ਨੂੰ ਦੁੱਗਣਾ ਕਰਕੇ ਇਸ ਸਹਾਇਤਾ ਨੂੰ ਵਧਾ ਰਹੇ ਹਾਂ। ਫੰਡਿੰਗ ਦੇ ਇਸ ਨਵੇਂ ਦੌਰ ਦੇ ਤਹਿਤ, ਮਾਪੇ 0 ਤੋਂ ਗ੍ਰੇਡ 12 ਤੱਕ ਦੇ ਹਰ ਬੱਚੇ ਲਈ \$400 ਅਤੇ ਵਿਸ਼ੇਸ਼ ਜ਼ਰੂਰਤਾਂ ਵਾਲੇ 21 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ \$500 ਪ੍ਰਾਪਤ ਕਰਨਗੇ। ਇਹ ਸਿਖਲਾਈ ਸੰਬੰਧੀ ਪ੍ਰੋਗਰਾਮ ਦੇ ਪਿਛਲੇ ਸਮਰਥਨ ਦੇ ਤਹਿਤ ਆਖਰੀ ਗੇੜ ਵਿੱਚ ਭੁਗਤਾਨਾਂ ਨੂੰ ਦੁੱਗਣਾ ਕਰ ਦਿੰਦਾ ਹੈ।

ਸਿਖਲਾਈ ਪ੍ਰਾਪਤ ਕਰਨ ਵਾਲੇ ਭੁਗਤਾਨਾਂ ਲਈ ਸਹਾਇਤਾ ਪ੍ਰਾਪਤ ਕਰਨ ਵਾਲੇ ਮਾਪੇ ਆਪਣੇ-ਆਪ 26 ਅਪ੍ਰੈਲ 2021 ਤੋਂ ਨਵਾਂ ਲਾਭ ਪ੍ਰਾਪਤ ਕਰਨਗੇ। ਉਹ ਮਾਪੇ ਜਿਨ੍ਹਾਂ ਨੇ ਸਿਖਲਾਈ ਲਈ ਸਹਾਇਤਾ ਪ੍ਰੋਗਰਾਮ ਵਾਸਤੇ ਅਪਲਾਈ ਨਹੀਂ ਕੀਤਾ ਸੀ ਜਾਂ ਇਸਨੂੰ ਪ੍ਰਾਪਤ ਨਹੀਂ ਕੀਤਾ ਸੀ, ਉਹ 3 ਮਈ ਤੋਂ 17 ਮਈ ਤੋਂ ਸ਼ੁਰੂ ਹੋਣ ਵਾਲੀ ਨਵੀਂ ਫੰਡਿੰਗ ਸਹੂਲਤ ਲਈ ਅਪਲਾਈ ਕਰ ਸਕਦੇ ਹਨ। ਇਸ ਨਵੇਂ ਗੇੜ ਲਈ ਅਪਲਾਈ ਕਰਨ ਦੇ ਤਰੀਕੇ ਬਾਰੇ ਵਧੇਰੇ ਜਾਣਕਾਰੀ ਆਉਣ ਵਾਲੇ ਹਫ਼ਤਿਆਂ ਵਿੱਚ ਨਵੇਂ ਓਂਟਾਰੀਓ COVID-19 ਚਾਇਲਡ ਬੈਨੀਫਿਟ ਵੈੱਬ ਪੇਜ 'ਤੇ ਉਪਲਬਧ ਹੋਵੇਗੀ।

ਇਹ ਨਿਵੇਸ਼ ਓਂਟਾਰੀਓ ਦੇ 2021 ਦੇ ਬਜਟ, ਦਾ ਹਿੱਸਾ ਹੈ, ਜੋ ਲੋਕਾਂ ਦੀ ਸਿਹਤ ਅਤੇ ਸਾਡੀ ਆਰਥਿਕਤਾ ਦੀ ਰੱਖਿਆ ਕਰਨ 'ਤੇ ਕੇਂਦ੍ਰਿਤ ਹੈ। ਓਂਟਾਰੀਓ ਸਰਕਾਰ COVID-19 ਨਾਲ ਲੜਨ, ਸਾਡੇ ਵਿਦਿਆਰਥੀਆਂ ਅਤੇ ਸਟਾਫ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ, ਅਤੇ ਇੱਕ ਮਜ਼ਬੂਤ ਆਰਥਿਕ ਸੁਧਾਰ ਦੀ ਬੁਨਿਆਦ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਆਪਣੀ ਵਚਨਬੱਧਤਾ 'ਤੇ ਅਟੱਲ ਹੈ।

COVID-19 ਨੇ ਸਾਡੇ ਸਮਾਜ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕੀਤਾ ਹੈ, ਪਰ ਅਸੀਂ ਮੰਨਦੇ ਹਾਂ ਕਿ ਮਹਾਂਮਾਰੀ ਵਿਸ਼ੇਸ਼ ਤੌਰ 'ਤੇ ਸਕੂਲ ਜਾਣ ਵਾਲੀ ਉਮਰ ਦੇ ਬੱਚਿਆਂ ਦੇ ਮਾਪਿਆਂ ਲਈ ਚੁਣੌਤੀਪੂਰਨ ਰਹੀ ਹੈ। ਇਹੀ ਕਾਰਨ ਹੈ ਕਿ ਇਸ ਮਹਾਂਮਾਰੀ ਦੌਰਾਨ, ਸਾਡੀ ਸਰਕਾਰ ਨੇ ਮਾਪਿਆਂ ਦੇ ਹੱਥਾਂ ਵਿੱਚ ਇਹ ਮੰਨਦੇ ਹੋਏ ਤੇਜ਼ੀ ਨਾਲ ਪੈਸਾ ਵਹਾਇਆ ਹੈ ਕਿ ਪਰਿਵਾਰਾਂ ਨੂੰ ਇਸ ਵੇਲੇ ਕੁਝ ਸਹਾਇਤਾ ਦੀ ਜ਼ਰੂਰਤ ਹੈ ਅਤੇ ਉਹ ਇਸਦੇ ਲਾਇਕ ਹਨ – ਅਤੇ ਇਹ ਕਿ ਮਾਪੇ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ।

ਟੀਕਿਆਂ ਦੇ ਆਗਮਨ ਦਾ ਅਰਥ ਹੈ ਕਿ ਆਸ਼ਾ ਦੀ ਕਿਰਨ ਹਾਲੇ ਵੀ ਮੌਜੂਦ ਹੈ।

ਸ਼ੁੱਭਚਿੰਤਕ,

ਸਤਿਕਾਰਯੋਗ Stephen Lecce

ਸਿੱਖਿਆ ਮੰਤਰੀ